

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਂਪਟਨ ਦੇ ਫੂਡ ਪ੍ਰੋਸੈਸਿੰਗ ਸੈਕਟਰ ਨੂੰ #1 ਰੈਂਕਿੰਗ ਮਿਲੀ

ਬ੍ਰੈਂਪਟਨ, ਓਨਟਾਰੀਓ (28 ਜੁਲਾਈ, 2021) – ਕੱਲ੍ਹ, ਸਿਟੀ ਆਫ ਬ੍ਰੈਂਪਟਨ ਨੂੰ ਬਿਜਨੇਸ ਫੈਸਿਲਿਟੀਜ਼ ਮੈਗਜ਼ੀਨ (Business Facilities Magazine) ਦੀ 17ਵੀਂ ਐਨੁਅਲ ਮੈਟਰੋ ਰੈਂਕਿੰਗਸ ਰਿਪੋਰਟ (17th Annual Metro Rankings Report) ਵਿੱਚ, ਫੂਡ ਪ੍ਰੋਸੈਸਿੰਗ ਲੀਡਰਸ (Food Processing Leaders) ਸ਼੍ਰੇਣੀ ਵਿੱਚ, ਲਗਾਤਾਰ ਦੂਜੇ ਸਾਲ, ਪਹਿਲੇ ਸਥਾਨ ਦੀ ਰੈਂਕਿੰਗ ਦੇ ਨਾਲ ਉੱਚ ਸਨਮਾਨ ਮਿਲਿਆ।

ਬ੍ਰੈਂਪਟਨ ਨੂੰ ਰੈਂਕਿੰਗ ਦੀਆਂ ਰੇਜ਼ਗਾਰ, ਐਲਾਨੇ ਗਏ ਪ੍ਰੋਜੈਕਟਾਂ ਅਤੇ ਹਾਲੀਆ ਵਿਸਤਾਰਾਂ ਦੀਆਂ ਸ਼੍ਰੇਣੀਆਂ ਵਿੱਚ ਉੱਚ ਮਾਨਤਾ ਮਿਲੀ ਹੈ। 2021 ਦੀ ਪੂਰੀ ਰੈਂਕਿੰਗਸ ਰਿਪੋਰਟ [www.businessfacilities.com](http://www.businessfacilities.com) ਤੇ ਦੇਖੀ ਜਾ ਸਕਦੀ ਹੈ।

ਓਨਟਾਰੀਓ ਦੇ ਫੂਡ ਕਲਸਟਰ (Food Cluster) ਦੇ ਹਿੱਸੇ ਵਜੋਂ, ਜੋ ਉੱਤਰੀ ਅਮਰੀਕਾ (North America) ਦੇ ਸਭ ਤੋਂ ਵੱਡੇ ਐਗਰੀ-ਫੂਡ (Agri-Food) ਸੈਕਟਰਾਂ ਵਿੱਚੋਂ ਇੱਕ ਹੈ, ਬ੍ਰੈਂਪਟਨ ਦਾ ਇੱਕ ਸੰਪੰਨ ਫੂਡ ਅਤੇ ਬੈਵਰੇਜ ਸੈਕਟਰ (ਖਾਣ-ਪੀਣ ਸਬੰਧੀ ਪਦਾਰਥਾਂ ਦਾ ਸੈਕਟਰ) ਹੈ, ਜੋ ਇੰਡਸਟਰੀ ਨੂੰ ਅਗਾਂਹ ਵਧਾਉਣ ਵਾਲੀ ਤਕਨੀਕ, ਉੱਚ-ਕਿਸਮ ਦੇ ਉਤਪਾਦਾਂ ਅਤੇ ਉਪਜਾਊ ਖੇਤੀ ਪਰੰਪਰਾ ਵੱਲੋਂ ਸਹਾਇਤਾ ਪ੍ਰਾਪਤ ਹੈ। ਬ੍ਰੈਂਪਟਨ ਦਾ ਫੂਡ ਅਤੇ ਬੈਵਰੇਜ ਸੈਕਟਰ, ਫੂਡ ਟੈਸਟਿੰਗ, ਪ੍ਰੋਸੈਸਿੰਗ ਅਤੇ ਪੈਕੇਜਿੰਗ ਸਹੂਲਤਾਂ ਦੇ ਨਾਲ-ਨਾਲ, ਟ੍ਰਾਂਸਪੋਰਟੇਸ਼ਨ, ਪੈਕੇਜਿੰਗ ਡਿਜ਼ਾਈਨ, ਉਪਕਰਨ ਅਤੇ ਰੈਫਰਿਜਰੇਸ਼ਨ ਸਟੋਰੇਜ ਦੇ ਨਾਲ ਪੂਰੀ ਵਨ-ਸਟੋਪ ਸ਼ੋਪ ਹੈ ਅਤੇ ਇਹ ਸਭ ਸ਼ਹਿਰ ਦੇ ਅੰਦਰ ਹੀ ਹੈ।

ਬ੍ਰੈਂਪਟਨ ਦੇ ਫੂਡ ਅਤੇ ਬੈਵਰੇਜ ਸੈਕਟਰ, ਕੈਨੇਡਾ ਦੀ ਜੀ.ਡੀ.ਪੀ. (GDP) ਵਿੱਚ ਸਾਲਾਨਾ ਤੌਰ ਤੇ 1.3 ਬਿਲੀਅਨ ਡਾਲਰ ਦਾ ਯੋਗਦਾਨ ਦਿੰਦੇ ਹਨ। ਫੂਡ ਅਤੇ ਬੈਵਰੇਜ ਉਤਪਾਦਨ, ਪ੍ਰੋਸੈਸਿੰਗ ਅਤੇ ਸਹਿਯੋਗ ਇੰਡਸਟਰੀਜ਼ ਵਿੱਚ ਲਗਭਗ 300 ਕੰਪਨੀਆਂ ਵਿੱਚ, 8,500 ਲੋਕ ਨੌਕਰੀ ਕਰਦੇ ਹਨ।

ਫੂਡ ਅਤੇ ਬੈਵਰੇਜ ਪ੍ਰੋਸੈਸਿੰਗ (Food and Beverage Processing) ਸੈਕਟਰ, ਬ੍ਰੈਂਪਟਨ ਵਿੱਚ ਚਾਰ ਮੁੱਖ ਸੈਕਟਰਾਂ ਵਿੱਚੋਂ ਇੱਕ ਹੈ। ਸਿਟੀ ਦੇ ਮੁੱਖ ਸੈਕਟਰ ਹਨ: ਫੂਡ ਅਤੇ ਬੈਵਰੇਜ ਪ੍ਰੋਸੈਸਿੰਗ, ਐਡਵਾਂਸਡ ਮੈਨੂਫੈਕਚਰਿੰਗ (Advanced Manufacturing), ਹੈਲਥ ਐਂਡ ਲਾਈਫ ਸਾਇੰਸਿਜ਼ (Health and Life Sciences) ਅਤੇ ਇਨੋਵੇਸ਼ਨ ਐਂਡ ਟੈਕਨੋਲੋਜੀ (Innovation and Technology)।

ਬ੍ਰੈਂਪਟਨ ਵਿਚਲੇ ਫੂਡ ਅਤੇ ਬੈਵਰੇਜ ਸੈਕਟਰ ਵਿੱਚ ਉੱਚ ਇੰਪਲਾਇਰਾਂ ਵਿੱਚ ਸ਼ਾਮਲ ਹਨ, ਲੋਬਲੋਜ਼ (Loblaws), ਮੈਪਲ ਲੋਜ਼ ਫਾਰਮਸ (Maple Lodge Farms) ਅਤੇ ਇਟਾਲਪਾਸਤਾ (Italtasta)। ਵਿਕਲਪਿਕ ਤੌਰ ਤੇ, ਕੋਕਾ-ਕੋਲਾ ਬੋਟਲਿੰਗ (Coca-Cola Bottling) ਅਤੇ ਗਿਵ ਐਂਡ ਗੋ ਪ੍ਰੀਪੈਅਰਡ ਫੂਡਸ ਵਰਗੇ ਮੁੱਖ ਇੰਪਲਾਇਰਸ ਦੀਆਂ, ਬ੍ਰੈਂਪਟਨ ਵਿੱਚ ਫੈਸਿਲਿਟੀਜ਼ ਹਨ। ਇਹਨਾਂ ਸਾਰੀਆਂ ਕੰਪਨੀਆਂ ਨੇ, ਸ਼ਹਿਰ ਦੀ ਪ੍ਰਤਿਭਾ, ਇੰਫਰਾਸਟ੍ਰਕਚਰ ਅਤੇ ਮਾਰਕੀਟ ਪਹੁੰਚ ਦਾ ਫਾਇਦਾ ਲੈਣ ਲਈ, ਬ੍ਰੈਂਪਟਨ ਦੇ ਅੰਦਰ ਖੁਦ ਨੂੰ ਵਧੀਆ ਤਰੀਕੇ ਨਾਲ ਸਥਾਪਿਤ ਕਰ ਲਿਆ ਹੈ।

ਬ੍ਰੈਂਪਟਨ ਦਾ ਫੂਡ ਅਤੇ ਬੈਵਰੇਜ ਸੈਕਟਰ, ਕੋਵਿਡ-19 (COVID-19) ਮਹਾਂਮਾਰੀ ਦੇ ਦੌਰਾਨ ਮਜ਼ਬੂਤ ਰਿਹਾ ਹੈ ਅਤੇ ਇਹ ਇਸ ਸਮੇਂ ਦੇ ਦੌਰਾਨ, ਸਿਟੀ ਦੀ ਆਰਥਿਕ ਮਜ਼ਬੂਤੀ ਵਿੱਚ ਮੁੱਖ ਯੋਗਦਾਨੀ ਰਿਹਾ ਹੈ।

ਬ੍ਰੈਂਪਟਨ ਦੇ ਫੂਡ ਅਤੇ ਬੈਵਰੇਜ ਸੈਕਟਰ ਬਾਰੇ ਹੋਰ ਜਾਣਕਾਰੀ ਲਈ, [www.investbrampton.ca](http://www.investbrampton.ca) ਤੇ ਜਾਓ।

ਹਵਾਲੇ

“ਬ੍ਰੈਂਪਟਨ ਦੇ ਫੂਡ ਅਤੇ ਬੈਵਰੇਜ ਸੈਕਟਰ ਨੇ ਕੋਵਿਡ-19 ਮਹਾਂਮਾਰੀ ਦੇ ਦੌਰਾਨ, ਕੈਨੇਡਾਵਾਸੀਆਂ ਦੀਆਂ ਖਾਣ-ਪੀਣ ਸਬੰਧੀ ਲੋੜਾਂ ਨੂੰ ਪੂਰਾ ਕਰਨ ਵਿੱਚ ਬੇਹੱਦ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਅਸੀਂ ਜ਼ਰੂਰੀ ਸੇਵਾਵਾਂ ਦੇ ਸਾਰੇ ਕਾਮਿਆਂ ਦੇ ਯੋਗਦਾਨਾਂ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ। ਇਸ ਦੂਜੇ ਲਗਾਤਾਰ ਸਾਲ ਲਈ, ਸਾਨੂੰ ਬਿਜਨੇਸ ਫੈਸਿਲਿਟੀਜ ਮੈਗਜ਼ੀਨ ਤੋਂ ਫੂਡ ਪ੍ਰੋਮੋਸ਼ਿੰਗ ਲੀਡਰ ਵਜੋਂ ਪਹਿਲੇ ਸਥਾਨ ਦੀ ਰੈਂਕਿੰਗ ਮਿਲਣ ਤੇ ਖਾਸ ਤੌਰ ਤੇ ਮਾਣ ਹੈ। ਇਹ ਰੈਂਕਿੰਗ, ਸਾਡੇ ਫੂਡ ਐਂਡ ਬੈਵਰੇਜ ਪ੍ਰੋਮੋਸ਼ਿੰਗ ਕਾਰੋਬਾਰਾਂ ਅਤੇ ਉਹਨਾਂ ਦੀ ਸਹਾਇਤਾ ਕਰਨ ਵਾਲੀ, ਸਾਡੀ ਇਕੋਨੋਮਿਕ ਡਿਵੈਲਪਮੈਂਟ ਟੀਮ ਵੱਲੋਂ ਕੀਤੇ ਜਾਣ ਵਾਲੇ ਸ਼ਾਨਦਾਰ ਕੰਮ ਦੀ ਗਵਾਹ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਕੋਵਿਡ-19 ਨੇ ਪੂਰੀ ਦੁਨੀਆ ਵਿੱਚ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਬ੍ਰੈਂਪਟਨ ਦੇ ਫੂਡ ਅਤੇ ਬੈਵਰੇਜ ਸੈਕਟਰ ਵਿਚਲੇ ਲੋਕਾਂ ਦੇ ਯਤਨਾਂ ਨੇ, ਸਾਡੀ ਕਮਿਊਨਿਟੀ ਨੂੰ ਇਹਨਾਂ ਬੇਹੱਦ ਮੁਸ਼ਕਲ ਚੁਣੌਤੀਆਂ ਵਿੱਚ ਅੱਗੇ ਵਧਣ ਵਿੱਚ ਮਦਦ ਕੀਤੀ ਹੈ। ਅਸੀਂ ਸਾਡੇ ਕਾਰੋਬਾਰੀਆਂ ਅਤੇ ਉਹਨਾਂ ਦੇ ਕਰਮਚਾਰੀਆਂ ਦਾ ਧੰਨਵਾਦ ਕਰਦੇ ਹਾਂ। ਸਿਟੀ, ਉਹਨਾਂ ਨਾਲ ਸਾਡਾ ਕੰਮ ਜਾਰੀ ਰੱਖਣ ਲਈ ਉਤਸ਼ਾਹਿਤ ਹੈ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਸਾਨੂੰ ਬਿਜਨੇਸ ਫੈਸਿਲਿਟੀਜ ਮੈਗਜ਼ੀਨ ਦੀ ਐਨੁਅਲ ਮੈਟਰੇ ਰੈਂਕਿੰਗਸ ਰਿਪੋਰਟ ਵਿੱਚ, ਫੂਡ ਪ੍ਰੋਮੋਸ਼ਿੰਗ ਲੀਡਰਸ ਸ਼੍ਰੇਣੀ ਵਿੱਚ, ਲਗਾਤਾਰ ਦੂਜੇ ਸਾਲ, #1 ਰੈਂਕਿੰਗ ਮਿਲਣ ਤੇ ਮਾਣ ਹੈ। ਸਾਡੀ ਸਮਰਪਿਤ ਇਕੋਨੋਮਿਕ ਡਿਵੈਲਪਮੈਂਟ ਟੀਮ, ਜਿਸਨੇ ਇਸ ਸੈਕਟਰ ਨੂੰ ਬਣਾਉਣ ਅਤੇ ਇਸਦੀ ਸਹਾਇਤਾ ਕਰਨ ਲਈ ਕੰਮ ਕੀਤਾ ਅਤੇ ਇਸ ਸੈਕਟਰ ਦੇ ਸਾਰੇ ਕਾਰੋਬਾਰੀਆਂ ਅਤੇ ਉਹਨਾਂ ਦੇ ਕਾਮਿਆਂ ਦਾ ਧੰਨਵਾਦ। ਕਾਰੋਬਾਰ ਨੂੰ ਬਣਾਏ ਰੱਖਣ ਅਤੇ ਇਸਦੇ ਵਿਸਤਾਰ ਤੇ ਧਿਆਨ ਕੇਂਦਰਿਤ ਕਰਨ ਦੇ ਨਾਲ, ਅਸੀਂ ਸਾਡੇ ਸ਼ਾਨਦਾਰ ਮੌਜੂਦਾ ਕਾਰੋਬਾਰੀਆਂ ਦੀ ਸਹਾਇਤਾ ਕਰਨ ਦੇ ਨਾਲ-ਨਾਲ, ਸਿਟੀ ਆਫ ਬ੍ਰੈਂਪਟਨ ਵਿੱਚ ਨਵੇਂ ਕਾਰੋਬਾਰੀਆਂ ਨੂੰ ਲਿਆਉਣ ਲਈ ਕੰਮ ਕਰ ਰਹੇ ਹਾਂ।”

- ਪਾਲੋ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਇਕੋਨੋਮਿਕ ਡਿਵੈਲਪਮੈਂਟ ਐਂਡ ਕਲਚਰ, ਸਿਟੀ ਆਫ ਬ੍ਰੈਂਪਟਨ

“ਸਾਡੀ ਕਾਰੋਬਾਰ ਕਮਿਊਨਿਟੀ ਬ੍ਰੈਂਪਟਨ ਦੀ ਰੀੜ੍ਹ ਦੀ ਹੱਡੀ ਹੈ ਅਤੇ ਸਿਟੀ ਵਿਖੇ ਸਾਡੀ ਟੀਮ, ਉਹਨਾਂ ਦੀ ਸਫਲਤਾ ਵਿੱਚ ਸਹਾਇਤਾ ਕਰਨ ਵਾਸਤੇ, ਹਰ ਸੰਭਵ ਯਤਨ ਕਰਨ ਲਈ ਸਮਰਪਿਤ ਹੈ। ਸਾਨੂੰ ਸਾਡੇ ਫੂਡ ਅਤੇ ਬੈਵਰੇਜ ਸੈਕਟਰ ਦੇ ਯਤਨਾਂ – ਅਤੇ ਸਾਡੀ ਸਮਰਪਿਤ ਇਕੋਨੋਮਿਕ ਡਿਵੈਲਪਮੈਂਟ ਟੀਮ – ਨੂੰ ਲਗਾਤਾਰ ਦੂਜੇ ਸਾਲ, ਬਿਜਨੇਸ ਫੈਸਿਲਿਟੀਜ ਮੈਗਜ਼ੀਨ ਤੋਂ #1 ਦੀ ਰੈਂਕਿੰਗ ਮਿਲਣ ਤੇ ਮਾਣ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਪ੍ਰਭਜੋਤ ਕੈਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ



## Media Release

ਸਟ੍ਰੈਟਿਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | [Prabhjot.Kainth@brampton.ca](mailto:Prabhjot.Kainth@brampton.ca)